

ਤੁਰੰਤ ਰਿਲੀਜ਼ ਲਈ

## ਸਿਟੀ ਆਫ ਬ੍ਰੈਮਪਟਨ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਜਸ਼ਨ ਦੀ ਮੇਜ਼ਬਾਨੀ ਕਰੇਗੀ

ਬ੍ਰੈਮਪਟਨ, ਓਨਟੈਰੀਓ (20 ਫਰਵਰੀ, 2020) – ਸੋਮਵਾਰ, 8 ਮਾਰਚ ਨੂੰ ਸਵੇਰੇ 10 ਵਜੇ ਤੋਂ ਦੁਪਹਿਰ ਬਾਅਦ 2 ਵਜੇ ਤੱਕ ਸਿਟੀ ਹਾਲ (City Hall) ਵਿੱਚ, ਸਿਟੀ ਆਫ ਬ੍ਰੈਮਪਟਨ ਦੇ ਨਾਲ ਪ੍ਰੇਰਨਾਦਾਇਕ ਅੰਤਰਰਾਸ਼ਟਰੀ ਮਹਿਲਾ ਦਿਵਸ (International Women's Day) ਦੇ ਜਸ਼ਨ ਵਿੱਚ ਸ਼ਾਮਲ ਹੋਵੋ। ਇਸ ਵਿੱਚ ਵਰਕਸ਼ਾਪਾਂ, ਜਸ਼ਨ ਵਾਲੀ ਸੈਰ, ਲਾਈਵ ਪ੍ਰਦਰਸ਼ਨ ਅਤੇ ਹਲਕਾ ਰਿਫਰੈਸ਼ਮੈਂਟ ਪੇਸ਼ ਕੀਤਾ ਜਾਵੇਗਾ।

ਇਸਦੀ ਮੇਜ਼ਬਾਨੀ ਮੇਅਰ ਪੈਟਰਿਕ ਬ੍ਰਾਊਨ (Patrick Brown), ਰੀਜਨਲ ਕਾਉਂਸਲਰ ਰੋਏਨਾ ਸੈਨਟੋਸ (Rowena Santos) ਅਤੇ ਸਿਟੀ ਕਾਉਂਸਲਰ ਸ਼ਾਰਮੇਨ ਵਿਲੀਅਮਸ (Charmaine Williams) ਵੱਲੋਂ ਕੀਤੀ ਜਾਵੇਗੀ। ਇਸ ਜਸ਼ਨ ਵਿੱਚ ਮਾਸਟਰ ਆਫ ਸੈਰੇਮਨੀਜ਼ (Master of Ceremonies) ਦੇ ਤੌਰ ਤੇ ਸਿਟੀਟੀਵੀ (CityTV) ਦੀ ਕ੍ਰਿਸਟੀਨਾ ਹੋਵੋਰਨ (Cristina Howorun) ਅਤੇ ਮੁੱਖ ਬੁਲਾਰਾ ਕਵੀਨਸ ਪ੍ਰਾਇਵੀ ਕਾਉਂਸਿਲ (Queen's Privy Council) ਦੀ ਮੈਂਬਰ ਅਤੇ ਆਰਡਰ ਆਫ ਕੈਨੇਡਾ (Order of Canada) ਦੀ ਕੰਪੈਨੀਅਨ ਸਨਮਾਨਯੋਗ ਜੈਨ ਔਗਸਟਾਈਨ (Jean Augustine) ਹੋਵੇਗੇ। ਮਿਸ ਔਗਸਟਾਈਨ ਨੇ 1993 ਵਿੱਚ ਇਤਿਹਾਸ ਕਾਇਮ ਕੀਤਾ ਸੀ ਕਿਉਂਕਿ ਉਹ ਕੈਨੇਡਾ ਦੇ ਹਾਊਸ ਔਫ ਕੌਮਨਸ (House of Commons) ਵਿੱਚ ਚੁਣੀ ਜਾਣ ਵਾਲੀ ਪਹਿਲੀ ਅਫਰੀਕਨ-ਕੈਨੇਡੀਅਨ ਮਹਿਲਾ ਸਨ।

ਜ਼ੋਂਟਾ ਕਲੱਬ ਆਫ ਬ੍ਰੈਮਪਟਨ ਅਤੇ ਕੈਲਡਨ (Zonta Club of Brampton and Caledon) ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ, ਹੇਠਾਂ ਦਿੱਤੀਆਂ ਕਈ ਵਰਕਸ਼ਾਪਾਂ ਪੇਸ਼ ਕਰੇਗਾ:

- ਕਾਰੋਬਾਰ ਵਿੱਚ ਸਫਲ ਮਹਿਲਾਵਾਂ (Successful Women in Business)
- ਰਾਜਨੀਤੀ ਵਿੱਚ ਪ੍ਰਭਾਵਸ਼ਾਲੀ ਮਹਿਲਾਵਾਂ (Powerful Women in Politics)
- ਲਿੰਗ ਸਬੰਧੀ ਨਿਰਪੱਖਤਾ, ਸਮਾਨਤਾ ਲਈ ਲੜਨਾ ਅਤੇ ਹਿਮਾਇਤ ਕਰਨਾ (Fighting for Gender Equity, Equality and Advocacy)
- ਮਾਵਾਂ ਨੂੰ ਵੱਧ ਸਮਰੱਥ ਬਣਾਉਣਾ (Empowering Mothers)
- ਨੌਜਵਾਨਾਂ ਅਤੇ ਕਿਸ਼ੋਰਾਂ ਨੂੰ ਸ਼ਾਮਲ ਕਰਨਾ (Engaging Youth and Teens)
- ਮਨ, ਆਤਮਾ, ਸਿਹਤ ਅਤੇ ਤੰਦਰੁਸਤੀ (Mind, Soul, Health and Well-being)
- ਸੱਭਿਆਚਾਰ ਅਤੇ ਸ਼ਰਧਾ ਬਾਰੇ ਮਹਿਲਾਵਾਂ ਨੂੰ ਪ੍ਰੇਰਿਤ ਕਰਨਾ (Inspiring Women of Culture and Faith)
- STEM ਵਿੱਚ ਮਹਿਲਾਵਾਂ (Women in STEM)

ਵਰਕਸ਼ਾਪਾਂ ਮੁਫਤ ਹਨ, ਪਰੰਤੂ ਇਹਨਾਂ ਲਈ ਰਜਿਸਟਰੇਸ਼ਨ ਲੋੜੀਂਦਾ ਹੈ। ਜੇ ਸ਼ਾਮਲ ਹੋਣ ਦੇ ਇਛੁੱਕ ਹਨ, ਉਹਨਾਂ ਨੂੰ 28 ਫਰਵਰੀ ਤੱਕ [corporate.events@brampton.ca](mailto:corporate.events@brampton.ca) ਤੇ ਜਵਾਬ ਦੇਣ (RSVP) ਦੀ ਬੇਨਤੀ ਕੀਤੀ ਜਾਂਦੀ ਹੈ।

ਹਰ ਕਿਸੇ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਜਸ਼ਨ ਵਾਲੀ ਸੈਰ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਂਦਾ ਹੈ। ਇਹ ਸੈਰ ਡੇਲੀ ਟਾਈਮ ਸਕਵੇਅਰ (Daily Times Square) ਤੋਂ ਸਿਟੀ ਹਾਲ ਐਟਰੀਅਮ (City Hall Atrium) ਤੱਕ ਹੋਵੇਗੀ। ਸੈਰ ਦੁਪਹਿਰ 12 ਵਜੇ ਸ਼ੁਰੂ ਹੋਵੇਗੀ। ਉਹ ਕਵੀਨ ਸਟ੍ਰੀਟ (Queen Street) ਦੇ ਨਾਲ-ਨਾਲ ਚੱਲ ਕੇ, ਹੇਠਾਂ ਮੇਨ ਸਟ੍ਰੀਟ ਸਾਊਥ (Main Street South) ਜਾ ਕੇ ਸਿਟੀ ਹਾਲ ਐਟਰੀਅਮ ਤੱਕ ਜਾਣਗੇ। ਅਧਿਕਾਰਤ ਸਮਾਰੋਹ ਦੁਪਹਿਰ 12:30 ਵਜੇ ਸ਼ੁਰੂ ਹੋਵੇਗਾ। ਇਸ ਵਿੱਚ ਬ੍ਰੈਮਪਟਨ ਸਿਟੀ ਕਾਉਂਸਿਲ (Brampton City Council) ਦੇ ਪਹਿਲਾਂ ਦੇ ਅਤੇ ਹੁਣ ਦੇ ਮਹਿਲਾ ਮੈਂਬਰਾਂ ਦੇ ਭਾਸ਼ਣ, ਪ੍ਰਦਰਸ਼ਨ ਅਤੇ ਰਸਮੀ ਮਾਨਤਾ ਸ਼ਾਮਲ ਹੋਵੇਗੀ।

ਅੰਤਰਰਾਸ਼ਟਰੀ ਮਹਿਲਾ ਦਿਵਸ, ਪੂਰੀ ਦੁਨੀਆਂ ਵਿੱਚ ਮਹਿਲਾਵਾਂ ਦੀਆਂ ਸਮਾਜਿਕ, ਆਰਥਿਕ, ਸੱਭਿਆਚਾਰਕ ਅਤੇ ਰਾਜਨੀਤਿਕ ਉਪਲਬਧੀਆਂ ਦਾ ਜਸ਼ਨ ਮਨਾਉਣ ਦਾ ਦਿਨ ਹੈ। ਇਸਦਾ ਉਦੇਸ਼ ਲਿੰਗ ਸਮਾਨਤਾ ਨੂੰ ਵਧਾਉਣ ਦੀ ਪ੍ਰੇਰਨਾ ਦੇਣਾ ਵੀ ਹੁੰਦਾ ਹੈ। ਇਸ ਸਾਲ ਦੀ ਮੁਹਿੰਮ ਦਾ ਵਿਸ਼ਾ #EachforEqual ਹੈ।

ਸਿਟੀ ਆਫ ਬ੍ਰੈਂਪਟਨ ਦੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਜਸ਼ਨ ਬਾਰੇ ਹੋਰ ਜਾਣਕਾਰੀ ਲਈ, [www.brampton.ca](http://www.brampton.ca) ਤੇ ਜਾਓ।

## ਹਵਾਲੇ

“ਪੂਰੇ ਸ਼ਹਿਰ ਦੀਆਂ ਮਹਿਲਾਵਾਂ ਦੇ ਵੱਡੇ-ਵੱਡੇ ਯੋਗਦਾਨਾਂ ਦੇ ਕਾਰਨ, ਬ੍ਰੈਂਪਟਨ ਦਾ ਮੌਜੂਦਾ ਰੋਜ਼ਾਨਾ ਹੋਰ ਵਧ-ਫੁੱਲ ਰਿਹਾ ਹੈ। ਇਹ ਕਾਰਜਕਰਮ ਉਹਨਾਂ ਸਾਹਸੀ ਮਹਿਲਾਵਾਂ ਨੂੰ ਮਾਨਤਾ ਦੇ ਰਿਹਾ ਹੈ, ਜਿਹਨਾਂ ਨੇ ਬ੍ਰੈਂਪਟਨ ਸਿਟੀ ਕਾਉਂਸਿਲ ਵਿੱਚ ਸੇਵਾ ਦਿੱਤੀ ਹੈ। ਇਹ ਕਾਰਜਕਰਮ ਇੱਥੇ ਬ੍ਰੈਂਪਟਨ ਵਿੱਚ, ਪੂਰੇ ਕੈਨੇਡਾ ਵਿੱਚ ਅਤੇ ਦੁਨੀਆਭਰ ਵਿੱਚ, ਮਹਿਲਾਵਾਂ ਦੀਆਂ ਉਪਲਬਧੀਆਂ ਦਾ ਜਸ਼ਨ ਮਨਾਉਣ ਦਾ ਮੌਕਾ ਹੈ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਪੀਲ ਰੀਜਨ ਵਿੱਚ ਚੁਣੀ ਗਈ ਪਹਿਲੀ ਫਿਲੀਪੀਨੋ ਦੇ ਤੌਰ ਤੇ ਇਸ ਜਸ਼ਨ ਦੀ ਸਹਿ-ਮੇਜ਼ਬਾਨੀ ਕਰਨਾ, ਨਿੱਜੀ ਤੌਰ ਤੇ ਬੇਹੱਦ ਮਹੱਤਵਪੂਰਣ ਹੈ। ਇਸ ਤਰ੍ਹਾਂ ਦੇ ਕਾਰਜਕਰਮ, ਮਹਿਲਾਵਾਂ ਨਾਲ ਹੋਣ ਵਾਲੀ ਹਿੰਸਾ ਨੂੰ ਖਤਮ ਕਰਨ ਦੀ ਸਾਡੀ ਮਜ਼ਬੂਤ ਹਿਮਾਇਤ ਅਤੇ ਸਿੱਖਿਆ ਯਤਨਾਂ ਵਿੱਚ ਵਾਧਾ ਕਰਦੇ ਹਨ। ਮੈਨੂੰ ਆਸ ਹੈ ਕਿ ਮਹਿਲਾਵਾਂ ਦੀਆਂ ਉਪਲਬਧੀਆਂ ਦਾ ਜਸ਼ਨ ਮਨਾਉਣ, ਸਾਡੀਆਂ ਵਰਕਸ਼ਾਪਾਂ ਵਿੱਚ ਹੋਣ ਵਾਲੀ ਚਰਚਾ ਵਿੱਚ ਸ਼ਾਮਲ ਹੋਣ ਅਤੇ ਵੱਧ ਲਿੰਗ-ਸੰਤੁਲਿਤ ਦੁਨੀਆਂ ਦੀ ਮੰਗ ਨੂੰ ਜਾਰੀ ਰੱਖਣ ਲਈ, ਬ੍ਰੈਂਪਟਨ ਦੇ ਸਾਰੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਮਹਿਲਾਵਾਂ ਅਤੇ ਪੁਰਸ਼, ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਸਾਡੇ ਨਾਲ ਜੁੜਨਗੇ।”

- ਰੋਏਨਾ ਸੈਂਟੋਸ (Rowena Santos), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5

“ਬ੍ਰੈਂਪਟਨ ਦੀ ਪਹਿਲੀ ਬਲੈਕ ਮਹਿਲਾ ਕਾਉਂਸਲਰ ਦੇ ਤੌਰ ਤੇ, ਮੈਨੂੰ ਇਸ ਕਾਰਜਕਰਮ ਦੀ ਸਹਿ-ਮੇਜ਼ਬਾਨੀ ਕਰਨ ਅਤੇ ਉਹਨਾਂ ਮਹਿਲਾਵਾਂ ਨੂੰ ਮਾਨਤਾ ਦੇਣ ਤੇ ਮਾਣ ਹੈ, ਜੋ ਮੇਰੇ ਤੋਂ ਪਹਿਲਾਂ ਆਈਆਂ ਅਤੇ ਅਗਵਾਨੀ ਕੀਤੀ। ਸਿੱਖਿਆ, ਰਾਜਨੀਤੀ ਅਤੇ ਸਮਾਜਿਕ ਹਿੱਤਾਂ ਦੇ ਕੰਮਾਂ ਵਿੱਚ ਸਨਮਾਨਯੋਗ ਜੋਨ ਐਗਸਟਾਈਨ ਦੀਆਂ ਕਈ ਉਪਲਬਧੀਆਂ ਜਿਹੇ ਸ਼ਾਨਦਾਰ ਉਦਾਹਰਨਾਂ ਦੇ ਨਾਲ, ਅੰਤਰਰਾਸ਼ਟਰੀ ਮਹਿਲਾ ਦਿਵਸ ਸਾਡੀਆਂ ਸਾਰੀਆਂ ਉਪਲਬਧੀਆਂ ਦਾ ਜਸ਼ਨ ਮਨਾਉਣ ਦਾ ਮੌਕਾ ਹੈ।”

- ਸ਼ਾਰਮੇਨ ਵਿਲੀਅਮਸ (Charmaine Williams), ਸਿਟੀ ਕਾਉਂਸਲਰ, ਵਾਰਡਸ 7 ਅਤੇ 8

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](https://twitter.com/brampton), [Facebook](https://facebook.com/brampton), ਅਤੇ [Instagram](https://instagram.com/brampton) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

## ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੀਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)